

 Print Page

Sri Guru Granth Sahib

Displaying 948 of

ਸੋ ਸਹੁ ਸਾਂਤਿ ਨ ਦੇਵਈ ਕਿਆ ਚਲੈ ਤਿਸੁ ਨਾਲਿ ॥

So Sahu Saanth N Dhaevee Kiaa Chalai This Naal ||

My Husband Lord has not blessed me with peace and tranquility; what will work with Him?

ਰਾਮਕਲੀ ਵਾਰਾ (ਮਃ ੩) (੩) ਸ. (੩) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੯੪੮ ਪੰ. ੧

Raag Raamkali Guru Amar Das

ਗੁਰ ਪਰਸਾਦੀ ਹਰਿ ਧਿਆਈਐ ਅੰਤਰਿ ਰਖੀਐ ਉਰ ਧਾਰਿ ॥

Gur Parasaadhee Har Dhhiaaeai Anthar Rakheeai Our Dhhaar ||

By Guru's Grace, I meditate on the Lord; I enshrine Him deep within my heart.

ਰਾਮਕਲੀ ਵਾਰਾ (ਮਃ ੩) (੩) ਸ. (੩) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੯੪੮ ਪੰ. ੧

Raag Raamkali Guru Amar Das

ਨਾਨਕ ਘਰਿ ਬੈਠਿਆ ਸਹੁ ਪਾਇਆ ਜਾ ਕਿਰਪਾ ਕੀਤੀ ਕਰਤਾਰਿ ॥੧॥

Naanak Ghar Baithiaa Sahu Paaeiaa Jaa Kirapaa Keethee Karathaar ||1||

O Nanak, seated in his her own home, she finds her Husband Lord, when the Creator Lord grants His Grace. ||1||

ਰਾਮਕਲੀ ਵਾਰਾ (ਮਃ ੩) (੩) ਸ. (੩) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੯੪੮ ਪੰ. ੨

Raag Raamkali Guru Amar Das

ਮਃ ੩ ॥

Ma 3 ||

Third Mehl:

ਰਾਮਕਲੀ ਕੀ ਵਾਰ: ੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੯੪੮

ਧੰਧਾ ਧਾਵਤ ਦਿਨੁ ਗਇਆ ਰੈਣਿ ਗਵਾਈ ਸੋਇ ॥

Dhhandhhaa Dhhaavath Dhin Gaeiaa Rain Gavaaee Soe ||

Chasing after worldly affairs, the day is wasted, and the night passes in sleep.

ਰਾਮਕਲੀ ਵਾਰਾ (ਮਃ ੩) (੩) ਸ. (੩) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੯੪੮ ਪੰ. ੩

Raag Raamkali Guru Amar Das

ਕੂੜੁ ਬੋਲਿ ਬਿਖੁ ਖਾਇਆ ਮਨਮੁਖਿ ਚਲਿਆ ਰੋਇ ॥

Koor Bol Bikh Khaaeiaa Manamukh Chaliaa Roe ||

Speaking lies, one eats poison; the self-willed manmukh departs, crying out in pain.

ਰਾਮਕਲੀ ਵਾਰਾ (ਮਃ ੩) (੩) ਸ. (੩) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੯੪੮ ਪੰ. ੩

Raag Raamkali Guru Amar Das

ਸਿਰੈ ਉਪਰਿ ਜਮ ਡੰਡੁ ਹੈ ਦੂਜੈ ਭਾਇ ਪਤਿ ਖੋਇ ॥

Sirai Oupar Jam Ddandd Hai Dhoojai Bhaae Path Khoe ||

The Messenger of Death holds his club over the mortal's head; in the love of duality, he loses his honor.

ਰਾਮਕਲੀ ਵਾਰਾ (ਮਃ ੩) (੩) ਸ. (੩) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੯੪੮ ਪੰ. ੪

Raag Raamkali Guru Amar Das

ਹਰਿ ਨਾਮੁ ਕਦੇ ਨ ਚੇਤਿਓ ਫਿਰਿ ਆਵਣ ਜਾਣਾ ਹੋਇ ॥

Har Naam Kadhae N Chaethiou Fir Aavan Jaanaa Hoe ||

He never even thinks of the Name of the Lord; over and over again, he comes and goes in reincarnation.

ਰਾਮਕਲੀ ਵਾਰਾ (ਮਃ ੩) (੩) ਸ. (੩) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੯੪੮ ਪੰ. ੪

Raag Raamkali Guru Amar Das

ਗੁਰ ਪਰਸਾਦੀ ਹਰਿ ਮਨਿ ਵਸੈ ਜਮ ਡੰਡੁ ਨ ਲਾਗੈ ਕੋਇ ॥

Gur Parasaadhee Har Man Vasai Jam Ddandd N Laagai Koe ||

But if, by Guru's Grace, the Lord's Name comes to dwell in his mind, then the Messenger of Death will not strike him down with his club.

ਰਾਮਕਲੀ ਵਾਰਾ (ਮਃ ੩) (੩) ਸ. (੩) ੨:੫ - ਗੁਰੂ ਗ੍ਰੰਥ ਸਾਹਿਬ: ਅੰਗ ੯੪੮ ਪੰ. ੫

Raag Raamkali Guru Amar Das

ਨਾਨਕ ਸਹਜੇ ਮਿਲਿ ਰਹੈ ਕਰਮਿ ਪਰਾਪਤਿ ਹੋਇ ॥੨॥

Naanak Sehajae Mil Rehai Karam Paraapath Hoe ||2||

Then, O Nanak, he merges intuitively into the Lord, receiving His Grace. ||2||

ਰਾਮਕਲੀ ਵਾਰਾ (ਮਃ ੩) (੩) ਸ. (੩) ੨:੬ - ਗੁਰੂ ਗ੍ਰੰਥ ਸਾਹਿਬ: ਅੰਗ ੯੪੮ ਪੰ. ੫

Raag Raamkali Guru Amar Das

ਪਉੜੀ ॥

Pourree ||

Pauree:

ਰਾਮਕਲੀ ਕੀ ਵਾਰ: ੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੯੪੮

ਇਕਿ ਆਪਣੀ ਸਿਫਤੀ ਲਾਇਅਨੁ ਦੇ ਸਤਿਗੁਰ ਮਤੀ ॥

Eik Aapanee Sifathee Laaeian Dhae Sathigur Mathee ||

Some are linked to His Praises, when the Lord blesses them with the Guru's Teachings.

ਰਾਮਕਲੀ ਵਾਰਾ (ਮਃ ੩) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੯੪੮ ਪੰ. ੬

Raag Raamkali Guru Amar Das

ਇਕਨਾ ਨੋ ਨਾਉ ਬਖਸਿਓਨੁ ਅਸਥਿਰੁ ਹਰਿ ਸਤੀ ॥

Eikanaa No Naaoo Bakhasioun Asathhir Har Sathee ||

Some are blessed with the Name of the eternal, unchanging True Lord.

ਰਾਮਕਲੀ ਵਾਰਾ (ਮਃ ੩) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੯੪੮ ਪੰ. ੬

Raag Raamkali Guru Amar Das

ਪਉਣੁ ਪਾਣੀ ਬੈਸੰਤਰੋ ਹੁਕਮਿ ਕਰਹਿ ਭਗਤੀ ॥

Poun Paanee Baisantharo Hukam Karehi Bhagathee ||

Water, air and fire, by His Will, worship Him.

ਰਾਮਕਲੀ ਵਾਰਾ (ਮਃ ੩) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੯੪੮ ਪੰ. ੭

Raag Raamkali Guru Amar Das

ਏਨਾ ਨੋ ਭਉ ਅਗਲਾ ਪੁਰੀ ਬਣਤ ਬਣਤੀ ॥

Eaenaa No Bho Agalaa Pooree Banath Banathee ||

They are held in the Fear of God; He has formed the perfect form.

ਰਾਮਕਲੀ ਵਾਰਾ (ਮਃ ੩) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੯੪੮ ਪੰ. ੭

Raag Raamkali Guru Amar Das

ਸਭੁ ਇਕੋ ਹੁਕਮੁ ਵਰਤਦਾ ਮੰਨਿਐ ਸੁਖੁ ਪਾਈ ॥੩॥

Sabh Eiko Hukam Varathadhaa Manniai Sukh Paaee ||3||

The Hukam, the Command of the One Lord is all-pervasive; accepting it, peace is found. ||3||

ਰਾਮਕਲੀ ਵਾਰਾ (ਮਃ ੩) ੨:੫ - ਗੁਰੂ ਗ੍ਰੰਥ ਸਾਹਿਬ: ਅੰਗ ੯੪੮ ਪੰ. ੭

Raag Raamkali Guru Amar Das

ਸਲੋਕੁ ॥

Salok ||

Shalok:

ਰਾਮਕਲੀ ਕੀ ਵਾਰ: ੧ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੯੪੮

ਕਬੀਰ ਕਸਉਟੀ ਰਾਮ ਕੀ ਝੂਠਾ ਟਿਕੈ ਨ ਕੋਇ ॥

Kabeer Kasouttee Raam Kee Jhoothaa Ttikai N Koe ||

Kabeer, such is the touchstone of the Lord; the false cannot even touch it.

ਰਾਮਕਲੀ ਵਾਰਾ (ਮਃ ੩) (੪) ਸ. (ਭ. ਕਬੀਰ) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੯੪੮ ਪੰ. ੮

Raag Raamkali Bhagat Kabir

ਰਾਮ ਕਸਉਟੀ ਸੋ ਸਹੈ ਜੋ ਮਰਜੀਵਾ ਹੋਇ ॥੧॥

Raam Kasouttee So Sehai Jo Marajeevaa Hoe ||1||

He alone passes this test of the Lord, who remains dead while yet alive. ||1||

ਰਾਮਕਲੀ ਵਾਰਾ (ਮਃ ੩) (੪) ਸ. (ਭ. ਕਬੀਰ) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੯੪੮ ਪੰ. ੮

Raag Raamkali Bhagat Kabir

ਮਃ ੩ ॥

Ma 3 ॥

Third Mehl:

ਰਾਮਕਲੀ ਕੀ ਵਾਰ: ੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੯੪੮

ਕਿਉ ਕਰਿ ਇਹੁ ਮਨੁ ਮਾਰੀਐ ਕਿਉ ਕਰਿ ਮਿਰਤਕੁ ਹੋਇ ॥

Kio Kar Eihu Man Maareeai Kio Kar Mirathak Hoe ॥

How can this mind be conquered? How can it be killed?

ਰਾਮਕਲੀ ਵਾਰਾ (ਮਃ ੩) (੪) ਸ. (੩) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੯੪੮ ਪੰ. ੯

Raag Raamkali Guru Amar Das

ਕਹਿਆ ਸਬਦੁ ਨ ਮਾਨਈ ਹਉਮੈ ਛਡੈ ਨ ਕੋਇ ॥

Kehiaa Sabadh N Maanee Houmai Shhaddai N Koe ॥

If one does not accept the Word of the Shabad, egotism does not depart.

ਰਾਮਕਲੀ ਵਾਰਾ (ਮਃ ੩) (੪) ਸ. (੩) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੯੪੮ ਪੰ. ੧੦

Raag Raamkali Guru Amar Das

ਗੁਰ ਪਰਸਾਦੀ ਹਉਮੈ ਛੁਟੈ ਜੀਵਨ ਮੁਕਤੁ ਸੋ ਹੋਇ ॥

Gur Parasaadhee Houmai Shhuttai Jeevan Mukath So Hoe ॥

By Guru's Grace, egotism is eradicated, and then, one is Jivan Mukta - liberated while yet alive.

ਰਾਮਕਲੀ ਵਾਰਾ (ਮਃ ੩) (੪) ਸ. (੩) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੯੪੮ ਪੰ. ੧੦

Raag Raamkali Guru Amar Das

ਨਾਨਕ ਜਿਸ ਨੋ ਬਖਸੇ ਤਿਸੁ ਮਿਲੈ ਤਿਸੁ ਬਿਘਨੁ ਨ ਲਾਗੈ ਕੋਇ ॥੨॥

Naanak Jis No Bakhasae This Milai This Bighan N Laagai Koe ॥2॥

O Nanak, one whom the Lord forgives is united with Him, and then no obstacles block his way. ॥2॥

ਰਾਮਕਲੀ ਵਾਰਾ (ਮਃ ੩) (੪) ਸ. (੩) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੯੪੮ ਪੰ. ੧੦

Raag Raamkali Guru Amar Das

ਮਃ ੩ ॥

Ma 3 ॥

Third Mehl:

ਰਾਮਕਲੀ ਕੀ ਵਾਰ: ੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੯੪੮

ਜੀਵਤ ਮਰਣਾ ਸਭੁ ਕੋ ਕਹੈ ਜੀਵਨ ਮੁਕਤਿ ਕਿਉ ਹੋਇ ॥

Jeevath Maranaa Sabh Ko Kehai Jeevan Mukath Kio Hoe ॥

Everyone can say that they are dead while yet alive; how can they be liberated while yet alive?

ਰਾਮਕਲੀ ਵਾਰਾ (ਮਃ ੩) (੪) ਸ. (੩) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੯੪੮ ਪੰ. ੧੧

Raag Raamkali Guru Amar Das

ਭੈ ਕਾ ਸੰਜਮੁ ਜੇ ਕਰੇ ਦਾਰੂ ਭਾਉ ਲਾਏਇ ॥

Bhai Kaa Sanjam Jae Karae Dhaaroo Bhaao Laaeae ॥

If someone restrains himself through the Fear of God, and takes the medicine of the Love of God,

ਰਾਮਕਲੀ ਵਾਰਾ (ਮਃ ੩) (੪) ਸ. (੩) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੯੪੮ ਪੰ. ੧੨

Raag Raamkali Guru Amar Das

ਅਨਦਿਨੁ ਗੁਣ ਗਾਵੈ ਸੁਖ ਸਹਜੇ ਬਿਖੁ ਭਵਜਲੁ ਨਾਮਿ ਤਰੇਇ ॥

Anadhin Gun Gaavai Sukh Sehajae Bikh Bhavajal Naam Tharaee ॥

Night and day, he sings the Glorious Praises of the Lord. In celestial peace and poise, he crosses over the poisonous, terrifying world-ocean, through the Naam, the Name of the Lord.

ਰਾਮਕਲੀ ਵਾਰਾ (ਮਃ ੩) (੪) ਸ. (੩) ੩:੩ - ਗੁਰੂ ਗ੍ਰੰਥ ਸਾਹਿਬ: ਅੰਗ ੯੪੮ ਪੰ. ੧੨

Raag Raamkali Guru Amar Das

ਨਾਨਕ ਗੁਰਮੁਖਿ ਪਾਈਐ ਜਾ ਕਉ ਨਦਰਿ ਕਰੇਇ ॥੩॥

Naanak Guramukh Paaeeai Jaa Ko Nadhar Karaee ॥3॥

O Nanak, the Gurmukh finds the Lord; he is blessed with His Glance of Grace. ॥3॥

ਰਾਮਕਲੀ ਵਾਰਾ (ਮਃ ੩) (੪) ਸ. (੩) ੩:੪ - ਗੁਰੂ ਗ੍ਰੰਥ ਸਾਹਿਬ: ਅੰਗ ੯੪੮ ਪੰ. ੧੩

Raag Raamkali Guru Amar Das

ਪਉੜੀ ॥

Pourree ॥

Pauree:

ਰਾਮਕਲੀ ਕੀ ਵਾਰ: ੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੯੪੮

ਦੂਜਾ ਭਾਉ ਰਚਾਇਓਨੁ ਤ੍ਰੈ ਗੁਣ ਵਰਤਾਰਾ ॥

Dhoojaa Bhaao Rachaaeioun Thrai Gun Varathaaraa ॥

God created the love of duality, and the three modes which pervade the universe.

ਰਾਮਕਲੀ ਵਾਰਾ (ਮਃ ੩) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੯੪੮ ਪੰ. ੧੩

Raag Raamkali Guru Amar Das

ਬ੍ਰਹਮਾ ਬਿਸਨੁ ਮਹੇਸੁ ਉਪਾਇਅਨੁ ਹੁਕਮਿ ਕਮਾਵਨਿ ਕਾਰਾ ॥

Brehamaa Bisan Mehaes Oupaaeian Hukam Kamaavan Kaaraa ॥

He created Brahma, Vishnu and Shiva, who act according to His Will.

ਰਾਮਕਲੀ ਵਾਰਾ (ਮਃ ੩) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੯੪੮ ਪੰ. ੧੪

Raag Raamkali Guru Amar Das

ਪੰਡਿਤ ਪੜਦੇ ਜੋਤਕੀ ਨਾ ਬੂਝਹਿ ਬੀਚਾਰਾ ॥

Panddith Parradhae Jothakee Naa Boojhehi Beechaaraa ॥

The Pandits, the religious scholars, and the astrologers study their books, but they do not understand contemplation.

ਰਾਮਕਲੀ ਵਾਰਾ (ਮਃ ੩) ੮:੩ - ਗੁਰੂ ਗ੍ਰੰਥ ਸਾਹਿਬ: ਅੰਗ ੯੪੮ ਪੰ. ੧੪

Raag Raamkali Guru Amar Das

ਸਭੁ ਕਿਛੁ ਤੇਰਾ ਖੇਲੁ ਹੈ ਸਚੁ ਸਿਰਜਣਹਾਰਾ ॥

Sabh Kishh Thaeraa Khael Hai Sach Sirajanehaaraa ||

Everything is Your play, O True Creator Lord.

ਰਾਮਕਲੀ ਵਾਰਾ (ਮਃ ੩) ੮:੪ - ਗੁਰੂ ਗ੍ਰੰਥ ਸਾਹਿਬ: ਅੰਗ ੯੪੮ ਪੰ. ੧੫

Raag Raamkali Guru Amar Das

ਜਿਸੁ ਭਾਵੈ ਤਿਸੁ ਬਖਸਿ ਲੈਹਿ ਸਚਿ ਸਬਦਿ ਸਮਾਈ ॥੪॥

Jis Bhaavai This Bakhas Laihi Sach Sabadh Samaae ||4||

As it pleases You, You bless us with forgiveness, and merge us in the True Word of the Shabad. ||4||

ਰਾਮਕਲੀ ਵਾਰਾ (ਮਃ ੩) ੮:੫ - ਗੁਰੂ ਗ੍ਰੰਥ ਸਾਹਿਬ: ਅੰਗ ੯੪੮ ਪੰ. ੧੫

Raag Raamkali Guru Amar Das

ਸਲੋਕੁ ਮਃ ੩ ॥

Salok Ma 3 ||

Shalok, Third Mehl:

ਰਾਮਕਲੀ ਕੀ ਵਾਰ: ੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੯੪੮

ਮਨ ਕਾ ਝੂਠਾ ਝੂਠੁ ਕਮਾਵੈ ॥

Man Kaa Jhoothaa Jhooth Kamaavai ||

The man of false mind practices falsehood.

ਰਾਮਕਲੀ ਵਾਰਾ (ਮਃ ੩) (੫) ਸ. (੩) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੯੪੮ ਪੰ. ੧੬

Raag Raamkali Guru Amar Das

ਮਾਇਆ ਨੋ ਫਿਰੈ ਤਪਾ ਸਦਾਵੈ ॥

Maaeiaa No Firai Thapaa Sadhaavai ||

He runs after Maya, and yet pretends to be a man of disciplined meditation.

ਰਾਮਕਲੀ ਵਾਰਾ (ਮਃ ੩) (੫) ਸ. (੩) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੯੪੮ ਪੰ. ੧੬

Raag Raamkali Guru Amar Das

ਭਰਮੇ ਭੂਲਾ ਸਭਿ ਤੀਰਥ ਗਹੈ ॥

Bharamae Bhoolaa Sabh Theerathh Gehai ||

Deluded by doubt, he visits all the sacred shrines of pilgrimage.

ਰਾਮਕਲੀ ਵਾਰਾ (ਮਃ ੩) (੫) ਸ. (੩) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੯੪੮ ਪੰ. ੧੬

Raag Raamkali Guru Amar Das

ਓਹੁ ਤਪਾ ਕੈਸੇ ਪਰਮ ਗਤਿ ਲਹੈ ॥

Ouhu Thapaa Kaisae Param Gath Lehai ||

How can such a man of disciplined meditation attain the supreme status?

ਰਾਮਕਲੀ ਵਾਰਾ (ਮਃ ੩) (੫) ਸ. (੩) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੯੪੮ ਪੰ. ੧੭

Raag Raamkali Guru Amar Das

ਗੁਰ ਪਰਸਾਦੀ ਕੋ ਸਚੁ ਕਮਾਵੈ ॥

Gur Parasaadhee Ko Sach Kamaavai ||

By Guru's Grace, one lives the Truth.

ਰਾਮਕਲੀ ਵਾਰਾ (ਮਃ ੩) (੫) ਸ. (੩) ੧:੫ - ਗੁਰੂ ਗ੍ਰੰਥ ਸਾਹਿਬ: ਅੰਗ ੯੪੮ ਪੰ. ੧੭

Raag Raamkali Guru Amar Das

ਨਾਨਕ ਸੋ ਤਪਾ ਮੋਖੰਤਰੁ ਪਾਵੈ ॥੧॥

Naanak So Thapaa Mokhanthar Paavai ||1||

O Nanak, such a man of disciplined meditation attains liberation. ||1||

ਰਾਮਕਲੀ ਵਾਰਾ (ਮਃ ੩) (੫) ਸ. (੩) ੧:੬ - ਗੁਰੂ ਗ੍ਰੰਥ ਸਾਹਿਬ: ਅੰਗ ੯੪੮ ਪੰ. ੧੭

Raag Raamkali Guru Amar Das

ਮਃ ੩ ॥

Ma 3 ||

Third Mehl:

ਰਾਮਕਲੀ ਕੀ ਵਾਰਾ: ੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੯੪੮

ਸੋ ਤਪਾ ਜਿ ਇਹੁ ਤਪੁ ਘਾਲੇ ॥

So Thapaa J Eihu Thap Ghaalae ||

He alone is a man of disciplined meditation, who practices this self-discipline.

ਰਾਮਕਲੀ ਵਾਰਾ (ਮਃ ੩) (੫) ਸ. (੩) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੯੪੮ ਪੰ. ੧੮

Raag Raamkali Guru Amar Das

ਸਤਿਗੁਰ ਨੋ ਮਿਲੈ ਸਬਦੁ ਸਮਾਲੇ ॥

Sathigur No Milai Sabadh Samaalae ||

Meeting with the True Guru, he contemplates the Word of the Shabad.

ਰਾਮਕਲੀ ਵਾਰਾ (ਮਃ ੩) (੫) ਸ. (੩) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੯੪੮ ਪੰ. ੧੮

Raag Raamkali Guru Amar Das

ਸਤਿਗੁਰ ਕੀ ਸੇਵਾ ਇਹੁ ਤਪੁ ਪਰਵਾਣੁ ॥

Sathigur Kee Saevaa Eihu Thap Paravaan ||

Serving the True Guru - this is the only acceptable disciplined meditation.

ਰਾਮਕਲੀ ਵਾਰਾ (ਮਃ ੩) (੫) ਸ. (੩) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੯੪੮ ਪੰ. ੧੮

Raag Raamkali Guru Amar Das

ਨਾਨਕ ਸੋ ਤਪਾ ਦਰਗਹਿ ਪਾਵੈ ਮਾਣੁ ॥੨॥

Naanak So Thapaa Dharagehi Paavai Maan ||2||

O Nanak, such a man of disciplined meditation is honored in the Court of the Lord. ||2||

ਰਾਮਕਲੀ ਵਾਰਾ (ਮਃ ੩) (੫) ਸ. (੩) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੯੪੮ ਪੰ. ੧੯

Raag Raamkali Guru Amar Das

ਪਉੜੀ ॥

Pourree ||

Pauree:

ਰਾਮਕਲੀ ਕੀ ਵਾਰ: ੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੯੪੮

ਰਾਤਿ ਦਿਨਸੁ ਉਪਾਇਅਨੁ ਸੰਸਾਰ ਕੀ ਵਰਤਣਿ ॥

Raath Dhinas Oupaaeian Sansaar Kee Varathan ||

He created the night and the day, for the activities of the world.

ਰਾਮਕਲੀ ਵਾਰਾ (ਮਃ ੩) ੫:੧ - ਗੁਰੂ ਗ੍ਰੰਥ ਸਾਹਿਬ: ਅੰਗ ੯੪੮ ਪੰ. ੧੯

Raag Raamkali Guru Amar Das